



ਸੁਰੱਖਿਆ ਆਉਟੇਜ ਦੇ ਮਾਮਲੇ ਵਿੱਚ ਵਿਜੀਟਰ ਨੂੰ ਸੁਰੱਖਿਅਤ ਰਹਿਣ ਅਤੇ ਤਿਆਰ ਰਹਿਣ ਵਿੱਚ ਮਦਦ ਕਰਨਾ

ਸਾਡੇ ਸਮੁਦਾਇ ਨੂੰ ਸੁਰੱਖਿਅਤ ਰੱਖਣ ਲਈ, PG&E ਉੱਨਤ ਸੁਰੱਖਿਆ ਉਪਕਰਣਾਂ ਦੀ ਵਰਤੋਂ ਕਰਦਾ ਹੈ, ਜੋ ਜੰਗਲ ਦੀ ਅੱਗ ਨੂੰ ਰੋਕਣ ਵਿੱਚ ਮਦਦ ਕਰਦੇ ਹਨ। ਇਹਨਾਂ ਸਾਧਨਾਂ ਦੇ ਨਤੀਜੇ ਵਜੋਂ ਅਸਥਾਈ ਬਿਜਲੀ ਬੰਦ ਹੋ ਸਕਦੀ ਹੈ।

Public Safety Power Shutoff (PSPS)

ਆਖਰੀ ਉਪਾਅ ਵਜੋਂ, ਜੰਗਲ ਦੀ ਅੱਗ ਨੂੰ ਰੋਕਣ ਵਿੱਚ ਮਦਦ ਕਰਨ ਲਈ ਬਿਜਲੀ ਸਰਗਰਮੀ ਨਾਲ ਬੰਦ ਕੀਤੀ ਜਾਂਦੀ ਹੈ। PSPS ਦੀ ਸਥਿਤੀ ਵਿੱਚ, ਤੁਹਾਡੇ ਹੋਸਟ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾਵੇਗਾ। ਤੁਸੀਂ ਸਾਡੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ 'ਤੇ ਵੀ ਅੱਪਡੇਟ ਲੱਭ ਸਕਦੇ ਹੋ।

pge.com/psps 'ਤੇ ਹੋਰ ਜਾਣੋ।

ਆਉਟੇਜ ਤੋਂ ਪਹਿਲਾਂ ਤਿਆਰੀ ਕਰਨ ਵਿੱਚ ਤੁਹਾਡੀ ਮਦਦ ਕਰਨਾ

- ਐਮਰਜੈਂਸੀ ਯੋਜਨਾਵਾਂ ਅਤੇ ਸਾਈਟ 'ਤੇ ਉਪਲਬਧ ਸਰੋਤਾਂ ਬਾਰੇ ਜਾਣਨ ਲਈ ਆਪਣੇ ਹੋਸਟ ਨਾਲ ਸੰਪਰਕ ਕਰੋ।
- ਉਪਕਰਣਾਂ ਨੂੰ ਚਾਰਜ ਰੱਖੋ ਅਤੇ ਐਮਰਜੈਂਸੀ ਫ਼ੋਨ ਨੰਬਰ ਲਿਖੋ।
- ਇਸ ਵੈੱਬਸਾਈਟ pge.com/addressalerts 'ਤੇ ਆਪਣੀ ਰਿਹਾਇਸ਼ ਲਈ PSPS ਸੂਚਨਾਵਾਂ ਪ੍ਰਾਪਤ ਕਰਨ ਲਈ ਸਾਈਨ ਅੱਪ ਕਰੋ।

ਹੋਰ ਸਰੋਤਾਂ ਲਈ ਪਿੱਛੇ ਦੇਖੋ।

PSPS ਦੇ ਦੌਰਾਨ ਸਥਾਨਕ ਸਮਰਥਨ ਪ੍ਰਾਪਤ ਕਰੋ

ਆਊਟੇਜ ਦੇ ਦੌਰਾਨ

- ਭੋਜਨ, ਰਿਹਾਇਸ਼ ਅਤੇ ਆਵਾਜਾਈ ਵਰਗੇ ਸਥਾਨਕ ਸਰੋਤਾਂ ਨਾਲ 24/7 ਜੁੜੇ ਰਹਿਣ ਲਈ 211 ਤੇ ਕਾਲ ਕਰੋ, 211-211 'ਤੇ "PSPS" ਟੈਕਸਟ ਕਰੋ ਜਾਂ 211.org 'ਤੇ ਜਾਓ।
- ਬੁਨਿਆਦੀ ਸਪਲਾਈਆਂ, Wi-Fi, ਚਾਰਜਿੰਗ ਸਟੇਸ਼ਨਾਂ ਅਤੇ ADA-ਪਹੁੰਚਯੋਗ ਰੈਸਟਰੂਮਾਂ ਲਈ PG&E Community Resource Center 'ਤੇ ਜਾਓ। pge.com/crc 'ਤੇ ਆਪਣੇ ਸਭ ਤੋਂ ਨਜ਼ਦੀਕੀ ਕੇਂਦਰ ਦਾ ਪਤਾ ਲਗਾਓ।

ਵਾਧੂ ਸੁਰੱਖਿਆ ਜਾਣਕਾਰੀ

PSPS ਆਊਟੇਜ ਤੋਂ ਵੱਖਰਾ ਹੈ, ਜੋ ਐਨਹਾਂਸਡ ਪਾਵਰਲਾਈਨ ਸੇਫਟੀ ਸੈਟਿੰਗਜ਼ (Enhanced Powerline Safety Settings, EPSS) ਦੁਆਰਾ ਸੁਰੱਖਿਅਤ ਲਾਈਨਾਂ 'ਤੇ ਹੋ ਸਕਦਾ ਹੈ, ਕਿਉਂਕਿ ਅਸੀਂ ਅਗਾਊਂ ਨੋਟਿਸ ਦੇਣ ਦੇ ਯੋਗ ਹਾਂ। ਜੇਕਰ EPSS ਦੁਆਰਾ ਸੁਰੱਖਿਅਤ ਪਾਵਰਲਾਈਨ ਤੇ ਸਮੱਸਿਆ ਦਾ ਪਤਾ ਲਗਾਇਆ ਜਾਂਦਾ ਹੈ, ਤਾਂ ਬਿਜਲੀ ਆਪਣੇ ਆਪ ਬੰਦ ਹੋ ਜਾਵੇਗੀ, ਜਿਸ ਨਾਲ ਜੰਗਲ ਦੀ ਅੱਗ ਨੂੰ ਰੋਕਣ ਵਿੱਚ ਮਦਦ ਮਿਲੇਗੀ।

ਆਊਟੇਜ ਅੱਪਡੇਟ ਸਾਡੀ ਵੈੱਬਸਾਈਟ ਅਤੇ ਤੁਹਾਡੇ ਹੋਸਟ ਨਾਲ ਸਾਂਝੇ ਕੀਤੇ ਜਾਣਗੇ। ਵਧੇਰਾ ਜਾਣਨ ਲਈ, pge.com/epss 'ਤੇ ਜਾਓ।

pge.com/wildfiresafety 'ਤੇ ਤੁਹਾਡੀ ਸਹਾਇਤਾ ਲਈ ਉਪਲਬਧ ਸਾਰੇ ਸਰੋਤਾਂ ਬਾਰੇ ਜਾਣੋ।



240+ ਭਾਸ਼ਾਵਾਂ ਵਿੱਚ ਅਨੁਵਾਦ ਸਹਾਇਤਾ ਲਈ,
PG&E ਨੂੰ **1-866-743-6589** 'ਤੇ ਕਾਲ ਕਰੋ।